



# ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ

ਲੋਕ ਨਿਰਮਾਣ ਵਿਭਾਗ (ਭ ਤੇ ਮ) ਸ਼ਾਖਾ ਲੁਧਿਆਣਾ।

Phone/Fax No. 0161-2420082

Email-ID :- eepdldnpwdpb@gmail.com

ਵੱਲ

ਪ੍ਰਿੰਸੀਪਲ  
ਰਾਮ ਲਾਲ ਬੇਸਿਨ ਪਬਲਿਕ ਸਕੂਲ,  
ਫੇਸ-1, ਦੁੱਗਰੀ,  
ਲੁਧਿਆਣਾ।

ਨੰ. 1132


ਮਿਤੀ: 24-07-2024

ਵਿਸ਼ਾ:- Regarding issue of Building Safety Certificate.

ਹਵਾਲਾ: ਆਪ ਦਾ ਪੱਤਰ ਨੰ. RLBPS/1287/24 ਮਿਤੀ 05/04/2024

ਉਪਰੋਕਤ ਵਿਸ਼ੇ ਤੇ ਹਵਾਲੇ ਦੇ ਸਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਰਾਮ ਲਾਲ ਬੇਸਿਨ ਪਬਲਿਕ ਸਕੂਲ, ਫੇਸ-1 ਦੁੱਗਰੀ, ਲੁਧਿਆਣਾ ਦਾ ਨਿਰੀਖਣ ਉਪ ਮੰਡਲ ਇੰਜੀਨੀਅਰ, ਪ੍ਰਾਂਤਕ ਉਪ ਮੰਡਲ ਨੰ. 3, ਲੁਧਿਆਣਾ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਦੀ ਰਿਪੋਰਟ ਮੁਤਾਬਕ ਸਕੂਲ ਦੀ ਬਿਲਡਿੰਗ ਮਿਤੀ 31/03/2025 ਤੱਕ ਸਹੀ ਜਾਪਦੀ ਹੈ। ਸਕੂਲ ਦੀ ਬਿਲਡਿੰਗ ਵਿੱਚ ਇਸ ਦਫਤਰ ਦੀ ਮੰਨਜੂਰੀ ਤੋਂ ਬਗੈਰ ਕੋਈ ਵੀ ਐਡੀਸ਼ਨਲ ਅਲਟਰੇਸ਼ਨ ਨਾ ਕੀਤੀ ਜਾਵੇ।


ਨੱਥੀ/ਸਰਟੀਫਿਕੇਟ

  
ਕਾਰਜਕਾਰੀ ਇੰਜੀਨੀਅਰ  
ਪ੍ਰਾਂਤਕ ਮੰਡਲ, ਲੋ.ਨਿ.ਵਿ.,  
ਭ ਤੇ ਮ ਸ਼ਾਖਾ ਲੁਧਿਆਣਾ।

ਪਿੱਠ ਅੰਕਣ ਨੰ.

ਮਿਤੀ:

ਉਪਰੋਕਤ ਦਾ ਉਤਾਰਾ ਉਪ ਮੰਡਲ ਇੰਜੀਨੀਅਰ, ਪ੍ਰਾਂਤਕ ਉਪ ਮੰਡਲ ਨੰ. 3, ਲੁਧਿਆਣਾ ਨੂੰ ਉਨ੍ਹਾਂ ਦੇ ਪੱਤਰ ਨੰ. 234 ਮਿਤੀ 11/07/2024 ਦੇ ਹਵਾਲੇ ਵਿੱਚ ਸੂਚਨਾ ਅਤੇ ਅਗਲੀ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ।

  
ਕਾਰਜਕਾਰੀ ਇੰਜੀਨੀਅਰ  
ਪ੍ਰਾਂਤਕ ਮੰਡਲ, ਲੋ.ਨਿ.ਵਿ.,  
ਭ ਤੇ ਮ ਸ਼ਾਖਾ ਲੁਧਿਆਣਾ।

Part-1

**Performa for the Safety School Building**  
(To be filled by the Head of School/ Institute)

1. Name of School : RAM LAL BHAKIN PUBLIC SCHOOL
2. Location : PHASE 1, DOGRI LUDHIANA.
3. Plot Area : 1.12 ACRES
4. Plinth Area : BF- 22514 sq. ft. G.F- 22514 sq. ft. P. floor
5. Number of Storey : S. floor 22514 sq. ft. Total 90056 sq. ft. 4 stores
6. Year of Construction of Building : 2004
7. Supervision of the qualified Engineer,  
The following details may be given :
  - a) Name of the Engineer : RAVINDER KHOSLA (ARCHITECT)
  - b) Address : SURYA KIRAN COMPLEX, MALL ROAD Ludhiana
  - c) Set of Structure Drawing used in the Construction if available : .....
  - d) Name of the Architect : Mr. Ravinder Khosla.
8. Whether the building has been constructed for the purpose of :
  - a) School (Yes/ No) : Yes
  - b) Residential purpose and converted for use as a school (Yes/ No) : No
9. Materials used for Roof :
  - a) R.C.C Slabs (Yes/ No) : Yes
  - b) R.S. Joists and Battens (Yes/ No) : No
  - c) Wooden Joists and Battens (Yes/ No) : No
10. Materials used for walls :
  - a) Mud Mortar (Yes/ No) : No
  - b) Cement Mortar (Yes/ No) : Yes
  - c) Plaster (i) Lime Mortar (Yes/ No) : No  
(ii) Cement Mortar (Yes/ No) : Yes
11. Flooring:
  - a) Conglomerate (Yes/ No) : Yes
  - b) Terrazzo (Yes/ No) : Yes
  - c) Brick Paving (Yes/ No) : No
12. Detailed Drawing indicating dimensions of the rooms along with size and location of doors and windows : Enclosed

*Ravinder Khosla*

Principal  
Signature with stamp of  
The Head of the School/ Institute  
RAM LAL BHAKIN PUBLIC SCHOOL  
PHASE 1, DOGRI, LUDHIANA

Part-II

(To be filled by S.D.E. of P.W.D. B & R Department)

I have visited the above mentioned school on ... 20/6/24 ... and have visually inspected it from all angles of safety and I found it fit for normal use as School building.

In case any addition / alteration of expansion and modification of this building is to be carried out the same be carried out under the supervision of a technically specified Engineer and this certificate may again be obtained after the completion of work from the undersigned.

In case the building is affected by flood or if there is settlement of walls / foundations or caves of roof etc. immediately inspection of the undersigned be arranged to check the stability and safety of the building.

The building can be safety occupied for normal use upto ... 3/12/25 ... (indicate year upto which it can be used)

Sub-Divisional Engineer  
Provincial Division No. 3  
P.W.D. B & R, Ludhiana.

Subhvir Singh (17)